

21st Meeting of the Working Mechanism for Consultation & Coordination on India-China Border Affairs

March 12, 2021

ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਅਤੇ ਤਾਲਮੇਲ ਕਾਰਜ ਤੰਤਰ ਦੀ 21ਵੀਂ ਬੈਠਕ

12 ਮਾਰਚ, 2021

1. ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਅਤੇ ਤਾਲਮੇਲ ਕਾਰਜ ਤੰਤਰ (WMCC) ਦੀ 21ਵੀਂ ਬੈਠਕ 12 ਮਾਰਚ 2021 ਨੂੰ ਹੋਈ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਪੂਰਬ ਏਸ਼ੀਆ) ਨੇ ਕੀਤੀ। ਚੀਨੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਸਰਹੱਦੀ ਅਤੇ ਸਮੁੰਦਰੀ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕੀਤੀ।
2. ਦੋਵਾਂ ਪੱਖਾਂ ਨੇ ਪੱਛਮੀ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ (LAC) ਉੱਤੇ ਹਾਲਾਤ ਦੀ ਸਮੀਖਿਆ ਕੀਤੀ ਅਤੇ ਪੱਛਮੀ ਸੈਕਟਰ ਵਿੱਚ LAC ਬਾਰੇ ਬਾਕੀ ਬਚੇ ਮੁੱਦਿਆਂ 'ਤੇ ਡੂੰਘਾਈ ਨਾਲ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਨੇ ਪੈਨਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢੇ ਵਿਖੇ ਡਿਸਇੰਗੇਜ਼ਮੈਂਟ ਦੇ ਮੁਕੰਮਲ ਹੋਣ ਨਾਲ ਦੋਵਾਂ ਪੱਖਾਂ ਨੂੰ ਬਾਕੀ ਬਚੇ ਮਸਲਿਆਂ ਦੇ ਛੇਤੀ ਹੱਲ ਕੱਢਣ ਲਈ ਕੰਮ ਕਰਨ ਦਾ ਵਧੀਆ ਅਧਾਰ ਮਿਲਣ 'ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਪਿਛਲੇ ਸਾਲ ਸਤੰਬਰ ਵਿੱਚ ਮਾਸਕੋ ਵਿਖੇ ਦੋਵਾਂ ਵਿਦੇਸ਼ ਮੰਤਰੀਆਂ ਵਿਚਾਲੇ ਹੋਏ ਸਮਝੌਤੇ ਅਤੇ ਪਿਛਲੇ ਮਹੀਨੇ ਹੋਈ ਉਨ੍ਹਾਂ ਦੀ ਹਾਲੀਆ ਫ਼ੋਨ ਗੱਲਬਾਤ ਨੂੰ ਦੋਵਾਂ ਪੱਖਾਂ ਦੇ ਕੰਮਕਾਜ ਲਈ ਮਾਰਗ-ਨਿਰਦੇਸ਼ਕ ਬਣਿਆ ਰਹਿਣਾ ਚਾਹੀਦਾ ਹੈ। ਦੋਵਾਂ ਪੱਖਾਂ ਨੂੰ ਆਪਣੀ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਛੇਤੀ ਤੋਂ ਛੇਤੀ ਟਕਰਾਅ ਦੇ ਸਾਰੇ ਬਿੰਦੂਆਂ ਤੋਂ ਮੁਕੰਮਲ ਡਿਸਇੰਗੇਜ਼ਮੈਂਟ ਕਰਨ ਲਈ ਆਪਸੀ ਤੌਰ 'ਤੇ ਸਵੀਕਾਰਨ ਯੋਗ ਹਾਲ ਤੇ ਸਹਿਮਤੀ ਹੋ ਸਕੇ। ਇਸ ਨਾਲ ਦੋਵੇਂ ਪੱਖ ਇਸ ਖੇਤਰ ਵਿੱਚ ਵੱਡੇ ਪੱਧਰ 'ਤੇ ਫੌਜੀਆਂ ਦੀ ਮੁਕੰਮਲ ਡਿਸਇੰਗੇਜ਼ਮੈਂਟ ਬਾਰੇ ਸੋਚਣ ਅਤੇ ਸਰਹੱਦੀ ਖੇਤਰਾਂ ਵਿੱਚ ਅਮਨ ਅਤੇ ਸ਼ਾਂਤੀ ਦੀ ਬਹਾਲੀ ਲਈ ਕੰਮ ਕਰਨ ਦੇ ਯੋਗ ਹੋ ਸਕਣਗੇ। ਉਨ੍ਹਾਂ ਨੇ ਇਸ ਗੱਲ 'ਤੇ ਵੀ ਸਹਿਮਤੀ ਦਿੱਤੀ ਕਿ ਹਾਲ ਦੀ ਘੜੀ ਦੋਵਾਂ ਪੱਖਾਂ ਨੂੰ ਜ਼ਮੀਨੀ ਪੱਧਰ 'ਤੇ ਸਥਿਰਤਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਣਾ ਚਾਹੀਦਾ ਹੈ।

3. ਦੇਵੇਂ ਪੱਖਾਂ ਨੇ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਨੇੜਲਾ ਸੰਪਰਕ ਅਤੇ ਗੱਲਬਾਤ ਕਾਇਮ ਰੱਖਣ ਉੱਤੇ ਸਹਿਮਤੀ ਪ੍ਰਗਟਾਈ। ਇਸ ਸਬੰਧ ਵਿੱਚ ਉਨ੍ਹਾਂ ਨੇ ਸੀਨੀਅਰ ਕਮਾਂਡਰਾਂ ਦੀ 11ਵੇਂ ਗੇੜ ਦੀ ਬੈਠਕ ਛੇਤੀ ਹੀ ਬੁਲਾਉਣ ਉੱਤੇ ਸਹਿਮਤੀ ਦਿੱਤੀ ਤਾਂ ਜੋ ਦੇਵੇਂ ਪੱਖ ਟਕਰਾਅ ਦੇ ਬਾਕੀ ਬਚੇ ਖੇਤਰਾਂ 'ਚ ਮੁਕੱਮਲ ਡਿਸਇੰਗੇਜਮੈਂਟ ਕਰਨ ਲਈ ਕੰਮ ਕਰ ਸਕਣ।

ਨਵੀਂ ਦਿੱਲੀ

12 ਮਾਰਚ, 2021

DISCLAIMER: This is an approximate translation. The original is available in English on MEA's website and may be referred to as the official press release.